

# ਪੰਜਾਬੀ ਵਿੱਚ ਜਾਣਕਾਰੀ

ਕੁਈਨਜ਼ਲੈਂਡ ਦਾ ਚੋਣ ਕਮਿਸ਼ਨ (ਈ ਸੀ ਕਿਊ) (The Electoral Commission of Queensland ECQ) ਕੁਈਨਜ਼ਲੈਂਡ ਵਿੱਚ ਸੂਬੇ ਦੀਆਂ ਚੋਣਾਂ, ਸਥਾਨਿਕ ਸਰਕਾਰਾਂ ਦੀਆਂ ਚੋਣਾਂ ਅਤੇ ਉਦਯੋਗਾਂ ਦੀਆਂ ਚੋਣਾਂ ਕਰਵਾਉਂਦਾ ਹੈ।

ਸਥਾਨਿਕ ਸਰਕਾਰ ਦੀ ਅਗਲੀ ਚੋਣ 28 ਮਾਰਚ 2020 ਨੂੰ ਹੋਣੀ ਨਿਸ਼ਚਿਤ ਹੋਈ ਹੈ।

ਸੂਬੇ ਦੀ ਸਰਕਾਰ ਦੀ ਅਗਲੀ ਚੋਣ 31 ਅਕਤੂਬਰ 2020 ਨੂੰ ਹੋਣੀ ਨਿਸ਼ਚਿਤ ਹੋਈ ਹੈ।

## ਕੀ ਮੈਨੂੰ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣਾ ਪਵੇਗਾ?

ਸਥਾਨਿਕ ਸਰਕਾਰ, ਸੂਬੇ ਅਤੇ ਕੇਂਦਰੀ ਸਰਕਾਰ ਦੀਆਂ ਚੋਣਾਂ ਵਾਸਤੇ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣਾ ਅਤੇ ਵੋਟ ਪਾਉਣਾ ਲਾਜ਼ਮੀ ਹੈ, ਜੇਕਰ ਤੁਸੀਂ:

- ਆਸਟ੍ਰੇਲੀਆ ਦੇ ਨਾਗਰਿਕ ਜਾਂ ਬਰਤਾਨੀਆ ਮੂਲ ਤੋਂ ਯੋਗ ਹੋ
- 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋ, ਅਤੇ
- ਆਪਣੇ ਪਤੇ ਉਪਰ ਘੱਟੋ ਘੱਟ 1 ਮਹੀਨੇ ਤੋਂ ਰਹਿ ਰਹੇ ਹੋ।

ਇਸ ਤੋਂ ਇਲਾਵਾ, 16 ਅਤੇ 17 ਸਾਲ ਦੀ ਉਮਰ ਵਾਲੇ ਅਸਥਾਈ ਤੌਰ ਤੇ ਨਾਮ ਦਰਜ ਕਰਵਾ ਸਕਦੇ ਹਨ ਅਤੇ ਉਹਨਾਂ ਨੂੰ ਆਪਣੇ 18ਵੇਂ ਜਨਮ ਦਿਨ ਤੇ ਵੋਟ ਪਾਉਣ ਦਾ ਪੂਰਾ ਅਧਿਕਾਰ ਮਿਲ ਜਾਵੇਗਾ।

## ਨਾਮ ਕਿਵੇਂ ਦਰਜ ਕਰਵਾਉਣਾ ਹੈ

ਤੁਸੀਂ [ਨਾਮ ਦਰਜ ਕਰਵਾਉਣ ਵਾਲਾ ਫਾਰਮ ਅੰਗਰੇਜ਼ੀ](#) ਵਿੱਚ ਭਰ ਕੇ ਜਾਂ ਆਸਟ੍ਰੇਲੀਆ ਦੇ ਚੋਣ ਕਮਿਸ਼ਨ ਦੀ [ਵੈਬਸਾਈਟ](#) ਉਪਰ ਐਨਲਾਈਨ ਜਾ ਕੇ ਵੋਟ ਪਾਉਣ ਲਈ ਨਾਮ ਦਰਜ ਕਰਵਾ ਸਕਦੇ ਹੋ।

## ਮੈਂ ਚੋਣਾਂ ਵਿੱਚ ਵੋਟ ਕਿਵੇਂ ਪਾਵਾਂ?

ਤੁਹਾਡੀ ਵੋਟ ਪਾਉਣ ਦੇ ਕਈ ਸਾਰੇ ਤਰੀਕੇ ਹਨ, ਭਾਵੇਂ ਕਿ ਚੋਣ ਵਾਲੇ ਦਿਨ ਤੁਸੀਂ ਵਿਦੇਸ਼ ਵਿੱਚ ਹੀ ਹੋਵੋ। ਇਸ ਵਿੱਚ ਸਮੇਂ ਤੋਂ ਪਹਿਲਾਂ ਵੋਟ ਪਾਉਣਾ (ਅਗਾਊਂ-ਵੋਟ), ਚੋਣ ਵਾਲੇ ਦਿਨ ਚੋਣ ਵਾਲੀ ਮਿਥੀ ਜਗ੍ਹਾ ਉਪਰ ਵੋਟ ਪਾਉਣਾ, ਡਾਕ ਰਾਹੀਂ ਵੋਟ ਪਾਉਣਾ ਜਾਂ ਯੋਗ ਵੋਟਰਾਂ ਲਈ ਟੈਲੀਫੋਨ ਰਾਹੀਂ ਵੋਟ ਪਾਉਣਾ ਸ਼ਾਮਲ ਹਨ।

ਕੁਈਨਜ਼ਲੈਂਡ ਵਿੱਚ ਵੋਟਾਂ ਬਾਰੇ ਹੋਰ ਜਾਣਕਾਰੀ ਈ ਸੀ ਕਿਊ ਦੀ [ਬਹੁ-ਭਾਸ਼ੀ ਵੋਟ ਗਾਈਡ](#) ਵਿੱਚ ਉਪਲਬਧ ਹੈ।

## ਦੇਭਾਸ਼ੀਏ ਦੀ ਲੋੜ ਹੈ?

ਜੇਕਰ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੈ, ਤੁਸੀਂ ਦੇਭਾਸ਼ੀਏ ਦੇ ਰਾਹੀਂ ਈ ਸੀ ਕਿਊ ਨਾਲ ਟੈਲੀਫੋਨ 07 3082 1423 ਉਪਰ ਸੰਪਰਕ ਕਰ ਸਕਦੇ ਹੋ।

## ਸਾਨੂੰ ਸੰਪਰਕ ਕਰੋ

ਈ ਸੀ ਕਿਊ Level 20, 1 Eagle Street, Brisbane QLD 4000 ਉਪਰ ਸਥਿੱਤ ਹੈ।

ਤੁਸੀਂ ਈ ਸੀ ਕਿਊ ਨੂੰ 1300 881 665 ਉਪਰ ਫੋਨ ਕਰ ਸਕਦੇ ਹੋ, [ecq@ecq.qld.gov.au](mailto:ecq@ecq.qld.gov.au) ਨੂੰ ਈਮੇਲ ਭੇਜ ਸਕਦੇ ਹੋ ਜਾਂ ਸਾਨੂੰ (07) 3036 5776 ਉਪਰ ਫੈਕਸ ਕਰ ਸਕਦੇ ਹੋ।

ਜੇਕਰ ਤੁਸੀਂ ਵਿਦੇਸ਼ ਵਿੱਚ ਹੋ, ਸਾਨੂੰ +617 3035 8103 ਉਪਰ ਫੋਨ ਕਰੋ।